

 Print Page

Sri Guru Granth Sahib

Displaying 415 of

ਗੁਰ ਪਰਸਾਦੀ ਕਰਮ ਕਮਾਉ ॥

Gur Parasaadhee Karam Kamaao ||

By Guru's Grace, perform good deeds.

ਆਸਾ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧

Raag Asa Guru Nanak Dev

ਨਾਮੇ ਰਾਤਾ ਹਰਿ ਗੁਣ ਗਾਉ ॥੫॥

Naamae Raathaa Har Gun Gaao ||5||

Imbued with the Naam, sing the Glorious Praises of the Lord. ||5||

ਆਸਾ (ਮਃ ੧) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧

Raag Asa Guru Nanak Dev

ਗੁਰ ਸੇਵਾ ਤੇ ਆਪੁ ਪਛਾਤਾ ॥

Gur Saevaa Thae Aap Pashhaathaa ||

Serving the Guru, I have come to understand myself.

ਆਸਾ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧

Raag Asa Guru Nanak Dev

ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥

Anmrith Naam Vasiaa Sukhadhaathaa ||

The Ambrosial Naam, the Giver of Peace, abides within my mind.

ਆਸਾ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧

Raag Asa Guru Nanak Dev

ਅਨਦਿਨੁ ਬਾਣੀ ਨਾਮੇ ਰਾਤਾ ॥੬॥

Anadhin Baanee Naamae Raathaa ||6||

Night and day, I am imbued with the Word of the Guru's Bani, and the Naam. ||6||

ਆਸਾ (ਮਃ ੧) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੨

Raag Asa Guru Nanak Dev

ਮੇਰਾ ਪ੍ਰਭੁ ਲਾਏ ਤਾ ਕੋ ਲਾਗੈ ॥

Maeraa Prabh Laaeae Thaa Ko Laagai ||

When my God attaches someone to Him, only then is that person attached.

ਆਸਾ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੨

Raag Asa Guru Nanak Dev

ਹਉਮੈ ਮਾਰੇ ਸਬਦੇ ਜਾਗੈ ॥

Houmai Maarae Sabadhae Jaagai ॥

Conquering ego, he remains awake to the Word of the Shabad.

ਆਸਾ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੨

Raag Asa Guru Nanak Dev

ਐਥੈ ਓਥੈ ਸਦਾ ਸੁਖੁ ਆਗੈ ॥੭॥

Aithhai Outhhai Sadhaa Sukh Aagai ॥7॥

Here and hereafter, he enjoys lasting peace. ॥7॥

ਆਸਾ (ਮਃ ੧) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੩

Raag Asa Guru Nanak Dev

ਮਨੁ ਚੰਚਲੁ ਬਿਧਿ ਨਾਹੀ ਜਾਣੈ ॥

Man Chanchal Bidhh Naahee Jaanai ॥

The fickle mind does not know the way.

ਆਸਾ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੩

Raag Asa Guru Nanak Dev

ਮਨਮੁਖਿ ਮੈਲਾ ਸਬਦੁ ਨ ਪਛਾਣੈ ॥

Manamukh Mailaa Sabadh N Pashhaanai ॥

The filthy self-willed manmukh does not understand the Shabad.

ਆਸਾ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੩

Raag Asa Guru Nanak Dev

ਗੁਰਮੁਖਿ ਨਿਰਮਲੁ ਨਾਮੁ ਵਖਾਣੈ ॥੮॥

Guramukh Niramal Naam Vakhaanai ॥8॥

The Gurmukh chants the Immaculate Naam. ॥8॥

ਆਸਾ (ਮਃ ੧) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੪

Raag Asa Guru Nanak Dev

ਹਰਿ ਜੀਉ ਆਗੈ ਕਰੀ ਅਰਦਾਸਿ ॥

Har Jeeo Aagai Karee Aradhaas ॥

I offer my prayer to the Lord,

ਆਸਾ (ਮਃ ੧) ਅਸਟ. (੭) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੪

Raag Asa Guru Nanak Dev

ਸਾਧੂ ਜਨ ਸੰਗਤਿ ਹੋਇ ਨਿਵਾਸੁ ॥

Saadhhoo Jan Sangath Hoe Nivaas ||

That I might dwell in the Saadh Sangat, the Company of the Holy.

ਆਸਾ (ਮਃ ੧) ਅਸਟ. (੭) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੪

Raag Asa Guru Nanak Dev

ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥੯॥

Kilavikh Dhukh Kaattae Har Naam Pragaas ||9||

There, sins and sufferings are erased, and one is illumined with the Lord's Name. ||9||

ਆਸਾ (ਮਃ ੧) ਅਸਟ. (੭) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੫

Raag Asa Guru Nanak Dev

ਕਰਿ ਬੀਚਾਰੁ ਆਚਾਰੁ ਪਰਾਤਾ ॥

Kar Beechaar Aachaar Paraathaa ||

In reflective meditation, I have come to love good conduct.

ਆਸਾ (ਮਃ ੧) ਅਸਟ. (੭) ੧੦:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੫

Raag Asa Guru Nanak Dev

ਸਤਿਗੁਰ ਬਚਨੀ ਏਕੋ ਜਾਤਾ ॥

Sathigur Bachanee Eaeko Jaathaa ||

Through the Word of the True Guru, I recognize the One Lord.

ਆਸਾ (ਮਃ ੧) ਅਸਟ. (੭) ੧੦:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੫

Raag Asa Guru Nanak Dev

ਨਾਨਕ ਰਾਮ ਨਾਮਿ ਮਨੁ ਰਾਤਾ ॥੧੦॥੭॥

Naanak Raam Naam Man Raathaa ||10||7||

O Nanak, my mind is imbued with the Lord's Name. ||10||7||

ਆਸਾ (ਮਃ ੧) ਅਸਟ. (੭) ੧੦:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੬

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੫

ਮਨੁ ਮੈਗਲੁ ਸਾਕਤੁ ਦੇਵਾਨਾ ॥

Man Maigal Saakath Dhaevaanaa ||

The mind of the faithless cynic is like a crazy elephant.

ਆਸਾ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੬

Raag Asa Guru Nanak Dev

ਬਨ ਖੰਡਿ ਮਾਇਆ ਮੋਹਿ ਹੈਰਾਨਾ ॥

Ban Khandd Maaeiaa Mohi Hairaanaa ॥

It wanders around the forest, distracted by attachment to Maya.

ਆਸਾ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੭

Raag Asa Guru Nanak Dev

ਇਤ ਉਤ ਜਾਹਿ ਕਾਲ ਕੇ ਚਾਪੇ ॥

Eith Outh Jaahi Kaal Kae Chaapae ॥

It goes here and there, hounded by death.

ਆਸਾ (ਮਃ ੧) ਅਸਟ. (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੭

Raag Asa Guru Nanak Dev

ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥

Guramukh Khoj Lehai Ghar Aapae ॥1॥

The Gurmukh seeks, and finds his own home. ॥1॥

ਆਸਾ (ਮਃ ੧) ਅਸਟ. (੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੭

Raag Asa Guru Nanak Dev

ਬਿਨੁ ਗੁਰ ਸਬਦੈ ਮਨੁ ਨਹੀ ਠਉਰਾ ॥

Bin Gur Sabadhai Man Nehee Thouraa ॥

Without the Word of the Guru's Shabad, the mind finds no place of rest.

ਆਸਾ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੮

Raag Asa Guru Nanak Dev

ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥੧॥ ਰਹਾਉ ॥

Simarahu Raam Naam Ath Niramal Avar Thiaagahu Houmai Kouraa ॥1॥ Rehaao ॥

Remember in meditation the Lord's Name, the most pure and sublime; renounce your bitter egotism.

॥1॥Pause॥

ਆਸਾ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੮

Raag Asa Guru Nanak Dev

ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥

Eihu Man Mugadhh Kehahu Kio Rehasee ॥

Tell me, how can this stupid mind be rescued?

ਆਸਾ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੯

Raag Asa Guru Nanak Dev

ਬਿਨੁ ਸਮਝੇ ਜਮ ਕਾ ਦੁਖੁ ਸਹਸੀ ॥

Bin Samajhae Jam Kaa Dhukh Sehasee ॥

Without understanding, it shall suffer the pains of death.

ਆਸਾ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੯

Raag Asa Guru Nanak Dev

ਆਪੇ ਬਖਸੇ ਸਤਿਗੁਰੁ ਮੇਲੈ ॥

Aapae Bakhasae Sathigur Maelai ||

The Lord Himself forgives us, and unites us with the True Guru.

ਆਸਾ (ਮਃ ੧) ਅਸਟ. (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੯

Raag Asa Guru Nanak Dev

ਕਾਲੁ ਕੰਟਕੁ ਮਾਰੇ ਸਚੁ ਪੇਲੈ ॥੨॥

Kaal Kanttak Maarae Sach Paelai ||2||

The True Lord conquers and overcomes the tortures of death. ||2||

ਆਸਾ (ਮਃ ੧) ਅਸਟ. (੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੦

Raag Asa Guru Nanak Dev

ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥

Eihu Man Karamaa Eihu Man Dhharamaa ||

This mind commits its deeds of karma, and this mind follows the Dharma.

ਆਸਾ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੦

Raag Asa Guru Nanak Dev

ਇਹੁ ਮਨੁ ਪੰਚ ਤਤੁ ਤੇ ਜਨਮਾ ॥

Eihu Man Panch Thath Thae Janamaa ||

This mind is born of the five elements.

ਆਸਾ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੦

Raag Asa Guru Nanak Dev

ਸਾਕਤੁ ਲੋਭੀ ਇਹੁ ਮਨੁ ਮੂੜਾ ॥

Saakath Lobhee Eihu Man Mooraa ||

This foolish mind is perverted and greedy.

ਆਸਾ (ਮਃ ੧) ਅਸਟ. (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੧

Raag Asa Guru Nanak Dev

ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥੩॥

Guramukh Naam Japai Man Rooraa ||3||

Chanting the Naam, the mind of the Gurmukh becomes beautiful. ||3||

ਆਸਾ (ਮਃ ੧) ਅਸਟ. (੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੧

Raag Asa Guru Nanak Dev

ਗੁਰਮੁਖਿ ਮਨੁ ਅਸਥਾਨੇ ਸੋਈ ॥

Guramukh Man Asathhaanae Soee ||

The mind of the Gurmukh finds the Lord's home.

ਆਸਾ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੧

Raag Asa Guru Nanak Dev

ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥

Guramukh Thribhavan Sojhee Hoe ||

The Gurmukh comes to know the three worlds.

ਆਸਾ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੨

Raag Asa Guru Nanak Dev

ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥

Eihu Man Jogee Bhogee Thap Thaapai ||

This mind is a Yogi, an enjoyer, a practitioner of austerities.

ਆਸਾ (ਮਃ ੧) ਅਸਟ. (੮) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੨

Raag Asa Guru Nanak Dev

ਗੁਰਮੁਖਿ ਚੀਨੈ ਹਰਿ ਪ੍ਰਭੁ ਆਪੈ ॥੪॥

Guramukh Cheenaih Har Prabh Aapai ||4||

The Gurmukh understands the Lord God Himself. ||4||

ਆਸਾ (ਮਃ ੧) ਅਸਟ. (੮) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੨

Raag Asa Guru Nanak Dev

ਮਨੁ ਬੈਰਾਗੀ ਹਉਮੈ ਤਿਆਗੀ ॥

Man Bairaagee Houmai Thiaagee ||

This mind is a detached renunciate, forsaking egotism.

ਆਸਾ (ਮਃ ੧) ਅਸਟ. (੮) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੩

Raag Asa Guru Nanak Dev

ਘਟਿ ਘਟਿ ਮਨਸਾ ਦੁਬਿਧਾ ਲਾਗੀ ॥

Ghatt Ghatt Manasaa Dhubidhhaa Laagee ||

Desire and duality afflict each and every heart.

ਆਸਾ (ਮਃ ੧) ਅਸਟ. (੮) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੩

Raag Asa Guru Nanak Dev

ਰਾਮ ਰਸਾਇਣੁ ਗੁਰਮੁਖਿ ਚਾਖੈ ॥

Raam Rasaaein Guramukh Chaakhai ||

The Gurmukh drinks in the Lord's sublime essence;

ਆਸਾ (ਮਃ ੧) ਅਸਟ. (੮) ੮:੭ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੩

Raag Asa Guru Nanak Dev

ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥੫॥

Dhar Ghar Mehalee Har Path Raakhai ||5||

At His Door, in the Mansion of the Lord's Presence, He preserves his honor. ||5||

ਆਸਾ (ਮਃ ੧) ਅਸਟ. (੮) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੪

Raag Asa Guru Nanak Dev

ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥

Eihu Man Raajaa Soor Sangraam ||

This mind is the king, the hero of cosmic battles.

ਆਸਾ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੪

Raag Asa Guru Nanak Dev

ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥

Eihu Man Nirabho Guramukh Naam ||

The mind of the Gurmukh becomes fearless through the Naam.

ਆਸਾ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੪

Raag Asa Guru Nanak Dev

ਮਾਰੇ ਪੰਚ ਅਪੁਨੈ ਵਸਿ ਕੀਏ ॥

Maarae Panch Apunai Vas Keeeae ||

Overpowering and subduing the five passions,

ਆਸਾ (ਮਃ ੧) ਅਸਟ. (੮) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੫

Raag Asa Guru Nanak Dev

ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥੬॥

Houmai Graas Eikath Thhaae Keeeae ||6||

Holding ego in its grip, it confines them to one place. ||6||

ਆਸਾ (ਮਃ ੧) ਅਸਟ. (੮) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੫

Raag Asa Guru Nanak Dev

ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥

Guramukh Raag Suaadh An Thiaagae ||

The Gurmukh renounces other songs and tastes.

ਆਸਾ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੫

Raag Asa Guru Nanak Dev

ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥

Guramukh Eihu Man Bhagathee Jaagae ||

The mind of the Gurmukh is awakened to devotion.

ਆਸਾ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੬

Raag Asa Guru Nanak Dev

ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥

Anehadh Sun Maaniaa Sabadh Veechaaree ||

Hearing the unstruck music of the sound current, this mind contemplates the Shabad, and accepts it.

ਆਸਾ (ਮਃ ੧) ਅਸਟ. (੮) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੬

Raag Asa Guru Nanak Dev

ਆਤਮੁ ਚੀਨ੍ਹਿ ਭਏ ਨਿਰੰਕਾਰੀ ॥੭॥

Aatham Cheenih Bheae Nirankaaree ||7||

Understanding itself, this soul becomes attuned to the Formless Lord. ||7||

ਆਸਾ (ਮਃ ੧) ਅਸਟ. (੮) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੬

Raag Asa Guru Nanak Dev

ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥

Eihu Man Niramal Dhar Ghar Soee ||

This mind becomes immaculately pure, in the Court and the Home of the Lord.

ਆਸਾ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੭

Raag Asa Guru Nanak Dev

ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥

Guramukh Bhagath Bhaao Dhhun Hoeie ||

The Gurmukh shows his love through loving devotional worship.

ਆਸਾ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੭

Raag Asa Guru Nanak Dev

ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥

Ahinis Har Jas Gur Parasaadh ||

Night and day, by Guru's Grace, sing the Lord's Praises.

ਆਸਾ (ਮਃ ੧) ਅਸਟ. (੮) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੭

Raag Asa Guru Nanak Dev

ਘਟਿ ਘਟਿ ਸੋ ਪ੍ਰਭੁ ਆਦਿ ਜੁਗਾਦਿ ॥੮॥

Ghatt Ghatt So Prabh Aadh Jugaadh ||8||

God dwells in each and every heart, since the very beginning of time, and throughout the ages. ||8||

ਆਸਾ (ਮਃ ੧) ਅਸਟ. (੮) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੮

Raag Asa Guru Nanak Dev

ਰਾਮ ਰਸਾਇਣਿ ਇਹੁ ਮਨੁ ਮਾਤਾ ॥

Raam Rasaaein Eihu Man Maathaa ||

This mind is intoxicated with the sublime essence of the Lord;

ਆਸਾ (ਮਃ ੧) ਅਸਟ. (੮) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੮

Raag Asa Guru Nanak Dev

ਸਰਬ ਰਸਾਇਣੁ ਗੁਰਮੁਖਿ ਜਾਤਾ ॥

Sarab Rasaaein Guramukh Jaathaa ||

The Gurmukh realizes the essence of totality.

ਆਸਾ (ਮਃ ੧) ਅਸਟ. (੮) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੯

Raag Asa Guru Nanak Dev

ਭਗਤਿ ਹੇਤੁ ਗੁਰ ਚਰਣ ਨਿਵਾਸਾ ॥

Bhagath Haeth Gur Charan Nivaasaa ||

For the sake of devotional worship, he dwells at the Guru's Feet.

ਆਸਾ (ਮਃ ੧) ਅਸਟ. (੮) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੯

Raag Asa Guru Nanak Dev

ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥੯॥੮॥

Naanak Har Jan Kae Dhaasan Dhaasaa ||9||8||

Nanak is the humble servant of the slave of the Lord's slaves. ||9||8||

ਆਸਾ (ਮਃ ੧) ਅਸਟ. (੮) ੯:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੫ ਪੰ. ੧੯

Raag Asa Guru Nanak Dev